


ਈ-ਡਿਵਾਈਸਿਜ਼ (ਬਿਜਲਈ ਯੰਤਰ) (ਇਲੈਕਟ੍ਰਾਨਿਕ ਯੰਤਰ) ਸੰਬੰਧ ਰੂਪ

ਸਰਹੱਦ ਵਿਖੇ ਡਿਜਟਲ ਗੁਪਤਤਾ ਸੰਬੰਧੀ
ਤੁਹਾਡੇ ਅਧਿਕਾਰ



ਈ-ਡਿਵਾਈਸਿਜ਼ (ਇਲੈਕਟ੍ਰਾਨਿਕ ਯੰਤਰ) ਸੰਬੰਧ ਰੂਪ

ਸਰਹੱਦ ਵਿਖੇ ਡਿਜੀਟਲ ਗੁਪਤਤਾ ਸੰਬੰਧੀ ਤੁਹਾਡੇ ਅਧਿਕਾਰ

ਇਹ ਗਾਈਡ ਸਰਹੱਦ ਵਿਖੇ, ਤੁਹਾਡੇ ਯੰਤਰਾਂ-ਜਿਵੇਂ ਕਿ ਲੈਪਟਾਪ, ਸੈੱਲਫੋਨ ਅਤੇ ਟੈਬਲੇਟਾਂ-ਬਾਰੇ ਤੁਹਾਡੀ ਗੁਪਤਤਾ ਸੰਬੰਧੀ ਤੁਹਾਡੇ ਅਧਿਕਾਰਾਂ ਬਾਰੇ ਤੁਹਾਨੂੰ ਦੱਸਦੀ ਹੈ। ਇਹ ਅਜਿਹੇ ਲੋਕਾਂ ਨੂੰ ਸੰਬੋਧਤ ਹੈ ਜਿਹੜੇ ਕੈਨੇਡਾ ਵਿੱਚ ਪ੍ਰੀ-ਕਲੀਅਰੈਂਸ ਦੇਰੀਏ ਰਾਹੀਂ ਸਰਹੱਦ ਪਾਰ ਕਰਕੇ ਕੈਨੇਡਾ ਆਉਂਦੇ ਹਨ ਜਾਂ ਯੂ. ਐੱਸ. ਜਾਂਦੇ ਹਨ। ਆਮਤੌਰ ਤੇ, ਪੁਲੀਸ, ਬਿਨਾਂ ਸ਼ੱਕ ਤੋਂ, ਬੇਤਰਤੀਬ ਢੰਗ ਨਾਲ ਤਲਾਸ਼ੀ ਨਹੀਂ ਲੈ ਸਕਦੀ, ਪਰ ਸਰਹੱਦ ਵਿਖੇ ਇਸ ਤਰ੍ਹਾਂ ਨਹੀਂ ਹੁੰਦਾ। ਸਰਹੱਦ ਵਿਖੇ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ ਲਾਗੂ ਹੁੰਦਾ ਹੈ ਪਰ ਅਦਾਲਤਾਂ ਨੇ ਵੇਖਿਆ ਹੈ ਕਿ ਹਾਨੀਕਾਰਕ ਵਸਤਾਂ ਅਤੇ ਅਣਚਾਹੇ ਲੋਕਾਂ ਨੂੰ ਦੇਸ਼ ਤੋਂ ਬਾਹਰ ਰੱਖਣ ਵਿੱਚ ਸਰਕਾਰੀ ਹਿੱਤ ਹੋਣ ਕਾਰਨ, ਦੂਜੀਆਂ ਸੈਟਿੰਗਜ਼ ਦੇ ਮੁਕਾਬਲੇ, ਸੀਬੀਐੱਸਏ (CBSA) ਕੋਲ ਲੋਕਾਂ ਅਤੇ ਉਨ੍ਹਾਂ ਦੀਆਂ ਵਸਤਾਂ ਦੀ ਤਲਾਸ਼ੀ ਲੈਣ ਦਾ ਵੱਧ ਅਧਿਕਾਰ ਪੁਲੀਸ ਨਾਲੋਂ ਵੱਧ ਹੈ।

ਕਸਟਮਜ਼ ਐਕਟ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (CBSA) ਕੋਲ ਦੇਸ਼ ਅੰਦਰ ਦਾਖਲ ਹੋਣ ਵਾਲੇ ਲੋਕਾਂ ਅਤੇ ਵਸਤਾਂ, ਸਮੇਤ ਅਜਿਹੀਆਂ ਚੀਜ਼ਾਂ ਦੇ ਜਿਹੜੀਆਂ ਲੋਕ ਆਪਣੇ ਨਾਲ ਲੈ ਕੇ ਆਉਂਦੇ ਹਨ, ਦੀ ਤਲਾਸ਼ੀ ਲੈਣ ਬਾਰੇ ਵਿਸ਼ਾਲ ਅਧਿਕਾਰ ਪ੍ਰਾਪਤ ਹੁੰਦਾ ਹੈ। ਇਨ੍ਹਾਂ ਵਿੱਚ ਤੁਹਾਡੇ ਡਿਜੀਟਲ ਯੰਤਰ ਅੰਦਰ ਫਾਈਲਾਂ, ਫੋਟੋਆਂ, ਅਤੇ ਵੀਡੀਉ ਜਿਹੀ ਸਮੱਗਰੀ ਵੀ ਸ਼ਾਮਲ ਹੁੰਦੀ ਹੈ। ਕਸਟਮਜ਼ ਐਕਟ ਅਧੀਨ ਤੁਹਾਡੇ ਯੰਤਰਾਂ ਅੰਦਰਲੀਆਂ ਫਾਈਲਾਂ ਨੂੰ “ਗੁੱਡਜ਼” (ਵਸਤਾਂ) ਮੰਨਿਆ ਜਾਂਦਾ ਹੈ, ਅਤੇ ਬਾਰਡਰ ਅਫਸਰ ਕੈਨੇਡਾ ਅੰਦਰ ਆਉਣ ਵਾਲੀਆਂ ਵਸਤਾਂ ਦੀ ਤਲਾਸ਼ੀ, ਬਿਨਾਂ ਵਰੰਟ ਤੋਂ ਵੀ, ਲੈ ਸਕਦੇ ਹਨ-ਭਾਵੇਂ ਉਨ੍ਹਾਂ ਕੋਲ ਇਹ ਸ਼ੱਕ ਕਰਨ ਦਾ ਕੋਈ ਵੀ ਕਾਰਨ ਨਾ ਹੋਵੇ ਕਿ ਵਸਤਾਂ ਗੈਰਕਾਨੂੰਨੀ ਹਨ ਜਾਂ ਉਨ੍ਹਾਂ ਅੰਦਰ ਗੈਰਕਾਨੂੰਨੀ ਚੀਜ਼ ਸ਼ਾਮਲ ਹਨ।

ਕੈਨੇਡਾ ਅੰਦਰ ਦਾਖਲ ਹੋਣ ਦੇ ਗੈਰ-ਨਾਗਰਿਕ ਇਛੁਕਾਂ, ਸਮੇਤ ਪਨਾਹ ਲੈਣ ਦੇ ਇਛੁਕਾਂ ਦੀ ਤਲਾਸ਼ੀ ਵੀ ਲਈ ਜਾ ਸਕਦੀ ਹੈ। ਇਮੀਗਰੇਸ਼ਨ ਐਂਡ ਰਿਫੂਜੀਜ਼ ਪ੍ਰੋਟੈਕਸ਼ਨ ਐਕਟ (Immigration and Refugee Protection Act) ਅਧੀਨ ਸੀਬੀਐੱਸਏ (CBSA) ਅਫਸਰ ਕੈਨੇਡਾ ਅੰਦਰ ਦਾਖਲੇ ਦੀ ਪੋਰਟ ਦੁਆਰਾ ਦਾਖਲ ਹੋਣ ਵਾਲੇ ਇਛੁਕ ਵਿਅਕਤੀ ਦੇ ਸਮਾਨ ਅਤੇ ਉਸ ਦੀ ਜਾਤੀ ਚੱਲ-ਸੰਪਤੀ, ਜਿਸ ਵਿੱਚ ਬਿਜਲਈ ਯੰਤਰ ਅਤੇ ਮੀਡੀਆ ਵੀ ਸ਼ਾਮਲ ਹੈ, ਦੀ ਤਲਾਸ਼ੀ ਲੈ ਸਕਦੇ ਹਨ। ਪਰ ਅਫਸਰ ਲਈ ਹੋਣ ਦਰਜ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ:

- ਉਸ ਕੋਲ ਮੰਨਣ ਲਈ ਉਚਿਤ ਆਧਾਰ ਹੋਣਾ ਚਾਹੀਦਾ ਹੈ ਕਿ ਵਿਅਕਤੀ ਨੇ ਆਪਣੀ ਸਨਾਖਤ ਪ੍ਰਗਟ ਨਹੀਂ ਕੀਤੀ ਜਾਂ ਆਪਣੇ ਅਜਿਹੇ ਦਸਤਾਵੇਜ਼ ਲੁਕੇ ਕੇ ਰੱਖੇ ਹਨ ਜਿਹੜੇ ਉਸ ਦੇ ਦਾਖਲੇ ਨਾਲ ਸੰਬੰਧਤ ਹੋਣ, ਜਾਂ
- ਉਸ ਕੋਲ ਮੰਨਣ ਲਈ ਉਚਿਤ ਆਧਾਰ ਹੋਣਾ ਚਾਹੀਦਾ ਹੈ ਕਿ ਵਿਅਕਤੀ ਗੈਰ-ਕਨੂੰਨੀ ਤੌਰ ਤੇ ਲੋਕਾਂ ਨੂੰ ਛੁਪਾ ਕੇ ਲਿਆਉਣ, ਮਨੁੱਖਾਂ ਦੀ ਟ੍ਰੈਫਿਕਿੰਗ ਕਰਦਾ/ਦੀ ਜਾਂ ਦਸਤਾਵੇਜ਼ਾਂ ਵਿੱਚ ਧੋਖਾਬਾਜ਼ੀ ਕਰਦਾ/ਦੀ ਹੈ।

ਯੰਤਰਾਂ ਦੀ ਤਲਾਸ਼ੀ ਵਿਅਕਤੀ ਦੀ ਸਨਾਖਤ ਕਰਨ, ਦਾਖਲੇ ਲਈ ਯੋਗਤਾ ਨਾਲ ਸੰਬੰਧਤ ਦਸਤਾਵੇਜ਼ਾਂ, ਜਾਂ ਉਕਤ ਦਰਜ ਜੁਰਮਾਂ ਦਾ ਸਬੂਤ ਪਤਾ ਕਰਨ ਤਕ ਸੀਮਤ ਹੋਣੀ ਚਾਹੀਦੀ ਹੈ।

ਮੁੱਢਲੀ ਤਲਾਸ਼ੀ

ਫਰੰਟ ਲਾਈਨ ਅਫਸਰ ਤੁਹਾਡੇ ਯੰਤਰ ਅੰਦਰਲੀ ਸਮੱਗਰੀ ਭਾਵ ਚਿਤਰਾਂ, ਵੀਡੀਉਜ਼ ਅਤੇ ਫਾਈਲਾਂ ਦੀ ਬਰਾਉਰੀ ਕਰਕੇ ਮੁੱਢਲੀ ਤਲਾਸ਼ੀ ਕਰਨਗੇ। ਇਸ ਦਾ ਮੰਤਵ ਸਮੱਗਰੀ ‘ਤੇ ਸਰਸਰੀ ਨਜ਼ਰ ਮਾਰ ਕੇ ਇਹ ਨਿਰਧਾਰਤ ਕਰਨਾ ਹੁੰਦਾ ਹੈ ਕਿ ਉਨ੍ਹਾਂ ਅੰਦਰ ਗੈਰ-ਕਨੂੰਨੀ ਚੀਜ਼ਾਂ ਜਿਵੇਂ ਕਿ ਬੱਚਿਆਂ ਦੀ ਪੋਰਨੋਗ੍ਰਾਫੀ ਜਾਂ ਨਫਰਤ ਫੈਲਾਉਣ ਵਾਲਾ ਸਾਹਿਤ-ਜਾਂ ਜੁਰਮ ਸੰਬੰਧਤ ਕੋਈ ਸਬੂਤ ਤਾਂ ਮੌਜੂਦ ਨਹੀਂ। ਮੁੱਢਲੀਆਂ ਤਲਾਸ਼ੀਆਂ ਬੇਤਰਤੀਬ ਤਰੀਕੇ ਨਾਲ ਜਾਂ ਟਾਰਗੇਟਿਡ ਹੁੰਦੀਆਂ ਹਨ। ਬੇਤਰਤੀਬ ਤਰੀਕੇ ਨਾਲ ਕਿਸੇ ਦੀ ਵੀ ਤਲਾਸ਼ੀ ਲਈ ਜਾ ਸਕਦੀ ਹੈ। ਚਿੰਤਾ ਇਹ ਪਾਈ ਜਾਂਦੀ ਹੈ ਕਿ ਮੁਸਾਫਰਾਂ ਨੂੰ ਉਨ੍ਹਾਂ ਦੀ ਨਸਲ ਜਾਂ ਧਰਮ ਦੇ ਆਧਾਰ ‘ਤੇ ਟਾਰਗੇਟਿਡ ਤਲਾਸ਼ੀ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਦੀ ਰੂਪ-ਰੇਖਾ ਨੂੰ “ਰੈਂਡਮ” (ਬੇਤਰਤੀਬ) ਤਲਾਸ਼ੀ ਦਾ ਭੇਸ ਨਾ ਪਵਾਇਆ ਹੋਵੇ। ਭਾਵੇਂ, ਅਜਿਹੀ ਰੂਪ-ਰੇਖਾ ਕਨੂੰਨ ਦੀ ਉਲੰਘਣਾ ਹੁੰਦੀ ਹੈ, ਪਰ ਅਜਿਹੇ ਵਿਤਕਰੇ ਨੂੰ ਸਾਬਤ ਕਰਨਾ ਕਠਿਨ ਹੁੰਦਾ ਹੈ। ਜੇ ਤੁਹਾਨੂੰ ਯਕੀਨ ਹੋਵੇ ਕਿ ਤੁਹਾਡੇ ਨਾਲ ਵਿਤਕਰਾ ਕੀਤਾ ਗਿਆ ਹੈ ਤਾਂ ਸਿਕਾਇਤ ਦਾਇਰ ਕਰਨ ਸੰਬੰਧੀ ਵਧੇਰੇ ਜਾਣਕਾਰੀ ਹੇਠਾਂ ਉਪਲਬੱਧ ਹੈ।

ਸੀਬੀਐੱਸਏ (CBSA) ਵੱਲੋਂ ਤਲਾਸ਼ੀ ਕੀਤੇ ਗਏ ਲੋਕਾਂ ਦੀ ਚੋਣ ਬਹੁਤਾ ਕਰਕੇ ਅਟਕਲ ਪੱਧਰ ਆਧਾਰ ਤੇ ਨਹੀਂ ਕੀਤੀ ਜਾਂਦੀ, ਸਗੋਂ ਟਾਰਗੇਟਿੰਗ ਦੁਆਰਾ ਕੀਤੀ ਜਾਂਦੀ ਹੈ। ਲੋਕਾਂ ਨੂੰ ਮੁਸਾਫਰ ਦੇ ਡੇਟਾਬੇਸ ਵਿਚਲੀ ਜਾਣਕਾਰੀ ਦੇ ਆਧਾਰ ‘ਤੇ-ਖਾਸ ਕਰਕੇ, ਹਵਾਈ, ਰੇਲ ਦੁਆਰਾ ਜਾਂ ਕਰੂਜ਼ ਸ਼ਿੱਪ ਦੁਆਰਾ ਪਹੁੰਚਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਅਜਿਹੇ “ਸੂਚਕ” ਜੋ ਕਿ ਏਜੰਸੀ ਸਮਝਦੀ ਹੋਵੇ ਕਿ ਵਿਅਕਤੀ ਦੇ ਬਿਜਲਈ ਯੰਤਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਗੈਰ-ਕਾਨੂੰਨੀ ਅੰਸ਼ ਹੋਣ ਦੀ ਸੰਭਾਵਨਾ ਵਧੇਰੇ ਹੈ। ਏਜੰਸੀ ਵੱਲੋਂ ਵਰਤੇ ਜਾਂਦੇ ਅਜਿਹੇ ਸੂਚਕਾਂ ਦੀ ਸੂਚੀ ਜਨਤਕ ਤੌਰ ਤੇ ਉਪਲਬੱਧ ਨਹੀਂ ਹੁੰਦੀ ਪਰ ਪ੍ਰਸੰਗਕ ਤੌਰ ਤੇ, ਤੁਹਾਡੀ ਤਲਾਸ਼ੀ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ, ਜੇ ਤੁਸੀਂ:

- ਕੋਈ ਵਸਤ ਆਯਾਤ ਕਰ ਰਹੇ ਹੋਵੋ ਜਿਸ ਨੂੰ ਸੀਬੀਐੱਸਏ (CBSA) ਵੱਲੋਂ ਸ਼ਕੀਅਤ ਸਮਝਿਆ ਜਾਂਦਾ ਹੋਵੇ, ਜਾਂ ਅਜਿਹੇ ਜਾਣੇ-ਪਛਾਣੇ ਆਯਾਤਕਾਰਾਂ ਜਾਂ ਨਿਰਯਾਤਕਾਰਾਂ ਦੀ ਸਮੱਗਰੀ ਨਾਲ ਜੁੜੀ ਹੋਵੋ ਜਿਸ ‘ਤੇ ਏਜੰਸੀ ਇਤਰਾਜ਼ ਕਰਦੀ ਹੋਵੇ। ਇਸ ਵਿੱਚ ਅਨੀਮੇ (anime) ਮੰਨਗਾ (manga) ਸ਼ਾਮਲ ਹਨ ਜਿਨ੍ਹਾਂ ਬਾਰੇ ਏਜੰਸੀ ਬਹੁਤ ਸ਼ੱਕੀ ਹੁੰਦੀ ਹੈ।
- ਵੱਧ ਖਤਰੇ (high risk) ਵਾਲੀ ਜਗ੍ਹਾ ਗਏ ਹੋਵੋ (ਭਾਵੇਂ ਇਨ੍ਹਾਂ ਜਗ੍ਹਾ ਦੀ ਕੋਈ ਸੂਚੀ ਉਪਲਬੱਧ ਨਹੀਂ, ਪਰ ਦੱਖਣੀ ਪੂਰਬੀ ਏਸ਼ੀਆ ਦੇ ਦੇਸ਼ਾਂ ਅਤੇ ਜਰਮਨੀ, ਕਿਊਬਾ ਅਤੇ ਸਪੇਨ ਦੇ ਇਸ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ)
- ਇਕੱਲੇ ਪੁਰਸ਼ ਵਜੋਂ ਸਫਰ ਕਰ ਰਹੇ ਹੋਵੋ
- ਘਬਰਾਹਟ ਜਾਂ ਬੇਚੈਨੀ ਦਾ ਵਿਖਾਵਾ ਕਰਦੇ ਹੋਵੋ
- ਜਿਸ ਕੋਲ ਇੱਕ ਤੋਂ ਵੱਧ ਬਿਜਲਈ ਯੰਤਰ ਹੋਣ (ਸਮੇਤ ਹਾਰਡ ਡਰਾਈਵ ਦੇ)
- ਜਿਵੇਂ ਕਿ ਤੁਹਾਡੇ ਯੰਤਰ ਵਿੱਚ ਫਾਈਲਾਂ ਦੇ ਨਾਵਾਂ, ਜਾਂ ਫੋਲਡਰਾਂ ਤੋਂ ਪਤਾ ਲੱਗਦਾ ਹੋਵੇ ਕਿ ਤੁਸੀਂ ਪੋਰਨੋਗ੍ਰਾਫੀ ਵਿੱਚ ਦਿਲਚਸਪੀ ਰੱਖਦੇ ਹੋ
- ਸਫਰ ਕਰਨ ਲਈ ਆਖਰੀ ਮਿੰਟ ਟਿਕਟ ਖਰੀਦਦੇ ਹੋਵੋ
- ਤੁਹਾਡੇ ਸੂਟਕੇਸ ‘ਤੇ ਅਜਿਹਾ ਕੋਡ ਹੋਵੇ ਜੋ, ਜਿਸ ਜਗ੍ਹਾ ਤੋਂ ਤੁਸੀਂ ਆ ਰਹੇ ਹੋਵੋ, ਉਸ ਨਾਲ ਮੇਲ ਨਾ ਖਾਂਦਾ ਹੋਵੇ
- ਤੁਹਾਡੇ ਸਫਰ ਦੇ ਰੂਟ ਅਸਧਾਰਨ ਹੋਣ

ਮੁੱਢਲੀ ਤਲਾਸ਼ੀ ਦੌਰਾਨ, ਅਫਸਰਾਂ ਲਈ ਤੁਹਾਡੇ ਯੰਤਰ ਵਿਚਲੇ ਹਰੇਕ ਦਸਤਾਵੇਜ਼ ਨੂੰ ਧਿਆਨ ਨਾਲ ਪੜ੍ਹਨਾ ਜਾਂ ਫੋਟੋਆਂ ਦਾ ਮੁਆਇਨਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਤਾਂ ਸਮੱਗਰੀ ਨੂੰ ਸਿਰਫ਼ ਏਨਾ ਕੁ ਚਿਰ ਵੇਖਣਾ ਚਾਹੀਦਾ ਹੈ ਜਿਸ ਨਾਲ ਫੈਸਲਾ ਕੀਤਾ ਜਾ ਸਕੇ ਕਿ ਇਸ ਵਿੱਚ ਕੋਈ ਗੈਰ-ਕਨੂੰਨੀ (ਜਿਵੇਂ ਕਿ ਬੱਚਿਆਂ ਨਾਲ ਸੰਬੰਧਤ ਪੋਰਨੋਗ੍ਰਾਫੀ) ਸਮੱਗਰੀ ਤਾਂ ਮੌਜੂਦ ਨਹੀਂ ਜਾਂ ਕਸਟਮਜ਼ ਜਾਂ ਇਮੀਗਰੇਸ਼ਨ ਕਾਨੂੰਨ ਦੀ ਉਲੰਘਣਾ ਨਹੀਂ ਹੋ ਰਹੀ। ਅਜਿਹੀ ਮੁੱਢਲੀ ਤਲਾਸ਼ੀ ਦੁਆਰਾ ਇਕੱਤਰ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਵਧੇਰੇ ਵੇਰਵੇ ਸਹਿਤ ਮੁਆਇਨਾ ਕਰਨਾ ਉਚਿਤ ਬਣ ਜਾਂਦਾ ਹੈ।

ਅਫਸਰਾਂ ਨੂੰ ਸਿਰਫ਼ ਯੰਤਰ ਅੰਦਰ ਪਹਿਲਾਂ ਹੀ ਮੌਜੂਦ ਸਮੱਗਰੀ ਹੀ ਵੇਖਣੀ ਚਾਹੀਦੀ ਹੈ। ਪਹਿਲਾਂ ਉਨ੍ਹਾਂ ਨੂੰ ਯੰਤਰ ਨੂੰ ਏਅਰਪਲੇਨ ਮੋਡ ਵਿੱਚ ਪਾ ਲੈਣਾ ਚਾਹੀਦਾ ਹੈ ਅਤੇ ਸਿਰਫ਼ ਸਥਾਨਕ ਸਮੱਗਰੀ (ਇਸ ਵਿੱਚ ਸਿਰਫ਼ “read” ਨਿਸ਼ਾਨੀ ਵਾਲੀਆਂ ਈਮੇਲਾਂ ਅਤੇ ਟੈਕਸਟ ਮੈਸੇਜਜ਼ ਹੀ ਸ਼ਾਮਲ ਹੁੰਦੇ ਹਨ) ਹੀ ਵੇਖਣੀ ਚਾਹੀਦੀ ਹੈ। ਸੀਬੀਐੱਸਏ (CBSA) ਦੁਆਰਾ ਕਰਦੀ ਹੈ ਕਿ ਉਹ ਅਜਿਹੀ ਜਾਣਕਾਰੀ ਦਾ ਪਤਾ ਕਰਨ ਲਈ ਜੱਜ ਦੇ ਵਰੰਟ ਹਾਸਲ ਕਰੇਗੀ ਜਿਸ ਤੀਕ ਪਹੁੰਚ ਰਿਮੋਟਲੀ (ਦੂਰੀ ਤੋਂ) ਹੋ ਸਕਦੀ ਹੈ। ਫਿਰ ਵੀ, ਪਤਾ ਹੈ ਕਿ ਸੀਬੀਐੱਸਏ (CBSA) ਮੁਸਾਫ਼ਰ ਨੂੰ ਆਪਣੇ ਆਪ ਰਿਮੋਟ ਅਕਾਊਂਟ ਨੂੰ ਲਾਗੂ ਕਰਨ ਲਈ ਕਹਿੰਦੇ ਹਨ ਤਾਂ ਜੋ ਸਰਹੱਦ ਪਾਰ ਕਰਨ ਲੌਗਿੰਗ, ਮੁਸਾਫ਼ਰ ਨਿਰਸੰਦੇਹ ਰੂਪ ਵਿੱਚ ਇਹ ਆਸ ਨਹੀਂ ਰੱਖ ਸਕਦੇ ਕਿ ਉਨ੍ਹਾਂ ਦੇ ਲਿੰਕ ਹੋਏ ਸੋਸ਼ਲ ਮੀਡੀਆ ਅਕਾਊਂਟ ਗੁਪਤ ਰਹਿਣਗੇ।

ਵੇਰਵੇ ਸਹਿਤ ਤਲਾਸ਼ੀਆਂ

ਜੇ ਕੋਈ ਅਫਸਰ ਨੂੰ ਅਜਿਹਾ ਕੁਝ ਮਿਲਦਾ ਹੈ ਜੋ ਵੇਰਵੇ ਤਲਾਸ਼ੀ ਲਈ ਮੰਗ ਕਰਦਾ ਹੋਵੇ, ਤਾਂ ਪੂਰੀ ਤਲਾਸ਼ੀ ਲਈ ਜਾ ਸਕਦੀ ਹੈ। ਅਜਿਹੀਆਂ ਤਲਾਸ਼ੀਆਂ ਫੌਰੈਂਸਿਕ ਟੂਲ ਵਰਤਣ ਦੀ ਮਹਾਰਤ ਰੱਖਣ ਵਾਲੇ ਮਾਹਰਾਂ ਵੱਲੋਂ ਕੀਤੀਆਂ ਜਾਂਦੀਆਂ ਹਨ।

ਵੇਰਵੇ ਸਹਿਤ ਤਲਾਸ਼ੀ ਲਈ, ਤੁਹਾਡਾ ਯੰਤਰ ਤੁਹਾਡੇ ਕੋਲੋਂ ਲੈ ਲਿਆ ਜਾਂਦਾ ਹੈ। ਜੇ ਅਫਸਰਾਂ ਦੀ ਤਸੱਲੀ ਨਾ ਹੋਵੇ ਕਿ ਵਸਤਾਂ ਨੂੰ ਕੈਨੇਡਾ ਅੰਦਰ ਦਾਖਲ ਹੋਣ ਵਾਸਤੇ ਚੰਗੀ ਤਰ੍ਹਾਂ ਸਕਰੀਨ (ਛਾਣ-ਬੀਣ) ਕੀਤਾ ਗਿਆ ਹੈ ਤਾਂ ਕਸਟਮਜ਼ ਐਕਟ ਸੀਬੀਐੱਸਏ (CBSA) ਅਫਸਰਾਂ ਨੂੰ ਵਸਤਾਂ ਨੂੰ ਕਬਜ਼ੇ ਵਿੱਚ ਲੈ ਲੈਣ ਦਾ ਅਧਿਕਾਰ ਦਿੰਦਾ ਹੈ। ਅਫਸਰ ਤੁਹਾਡੇ ਸਾਰੇ ਯੰਤਰ ਦੀ ਨਕਲ ਕਰ ਸਕਦੇ ਹਨ। ਇਸ ਨਾਲ ਸੀਬੀਐੱਸਏ (CBSA) ਬਾਅਦ ਵਿੱਚ ਪਾਸਵਰਡ ਲੱਭਣ ਵਾਲਾ ਸਾਫਟਵੇਅਰ ਚਲਾ ਕੇ ਹਰੇਕ ਅਜਿਹੀ ਜਾਣਕਾਰੀ ਤੀਕ ਪਹੁੰਚ ਪ੍ਰਾਪਤ ਕਰ ਸਕਦੀ ਹੈ ਜਿਸ ਲਈ ਤੁਸੀਂ ਪਾਸਵਰਡ ਮੁਹੱਈਆ ਨਾ ਕੀਤਾ ਹੋਵੇ।

ਸੀਬੀਐੱਸਏ (CBSA) ਅਨੁਸਾਰ, ਪੁੱਛ-ਪੜਤਾਲ ਦੇ ਮੁਕੰਮਲ ਹੋ ਜਾਣ ਪਿੱਛੋਂ ਡੇਟੇ ਦੀਆਂ ਨਕਲਾਂ ਨਹੀਂ ਰੱਖੀਆਂ ਜਾਂਦੀਆਂ। ਫਿਰ ਵੀ, ਅਸੀਂ ਜਾਣਦੇ ਹਾਂ ਕਿ ਸੀਬੀਐੱਸਏ (CBSA) ਪੁੱਛ-ਪੜਤਾਲ ਰਾਹੀਂ ਇਕੱਤਰ ਕੀਤੀ ਗਈ ਨਿੱਜੀ ਜਾਣਕਾਰੀ ਨੂੰ ਦੂਜੀਆਂ ਸਰਕਾਰੀ ਏਜੰਸੀਆਂ, ਜਿਵੇਂ ਕਿ ਆਰਸੀਐਮਪੀ (RCMP) ਅਤੇ ਸੁਰੱਖਿਆ ਏਜੰਸੀਆਂ ਜਿਵੇਂ ਕਿ ਸੀਸਿਸ (CSIS) ਨਾਲ (ਜਿਹੜੀਆਂ ਅੱਗੇ ਚੱਲਕੇ ਖੁਫੀਆ ਮੰਤਵਾਂ ਲਈ ਵਿਦੇਸ਼ੀ ਸਰਕਾਰਾਂ ਨਾਲ ਇਸ ਜਾਣਕਾਰੀ ਨੂੰ ਸਾਂਝਾ ਕਰਦੀਆਂ ਹਨ) ਨਾਲ ਸਾਂਝਾ ਕਰ ਸਕਦੀ ਹੈ ਅਤੇ ਕਰਦੀ ਵੀ ਹੈ।

ਪਾਸਵਰਡ

ਤੁਹਾਡੇ ਯੰਤਰ ਵਿੱਚਲੀ ਜਾਣਕਾਰੀ ਤੀਕ ਪਹੁੰਚ ਕਰਨ ਵਾਸਤੇ ਅਫਸਰ ਤੁਹਾਡੇ ਤੁਹਾਡੇ ਪਾਸਵਰਡ ਜਾਂ ਫਿੰਗਰਪਰਿੰਟ ਦੀ ਮੰਗ ਕਰ ਸਕਦੇ ਹਨ। ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਕੀ ਕਨੂੰਨੀ ਤੌਰ ਤੇ ਇਹ ਕੁਝ ਮੁਹੱਈਆ ਕਰਨ ਲਈ ਤੁਹਾਡੀ ਜ਼ਿੰਦਗੀ ਬਣਦੀ ਹੈ, ਪਰ ਪਾਸਵਰਡ ਮੁਹੱਈਆ ਨਾ ਕਰਨ ਕਰਕੇ ਸੀਬੀਐੱਸਏ (CBSA) ਲੋਕਾਂ ਨੂੰ ਹਿਰਾਸਤ ਵਿੱਚ ਲੈਣ ਜਾਂ ਹਿਰਾਸਤ ਵਿੱਚ ਲੈਣ ਦਾ ਡਰਾਵਾ ਦੇਣ ਦੇ ਯੋਗ ਰਹੀ ਹੈ। ਸੀਬੀਐੱਸਏ (CBSA) ਕਹਿੰਦੀ ਹੈ ਕਿ ਪਾਸਵਰਡ ਨਾ ਮੁਹੱਈਆ ਕਰਨ ਦੀ ਸੂਰਤ ਵਿੱਚ ਉਨ੍ਹਾਂ ਕੋਲ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਅਧਿਕਾਰ ਹੈ, ਅਤੇ ਜੇ ਅਫਸਰ ਨੂੰ ਵਾਜਬ ਬਿਨਾਂ ‘ਤੇ ਵਿਸ਼ਵਾਸ ਹੋਵੇ ਕਿ ਯੰਤਰ ਵਿੱਚ ਵਰਜ਼ਿਤ ਸਮੱਗਰੀ ਮੌਜੂਦ ਹੈ ਤਾਂ ਉਹ ਇੰਜ ਕਰ ਸਕਦੇ ਹਨ।

2017 ਵਿੱਚ ਸੀਬੀਐੱਸਏ (CBSA) ਦੀ ਇਹ ਸਥਿਤੀ ਸੀ ਕਿ ਦੂਰੀ ਤੇ ਸਟੋਰ ਕੀਤੇ ਕਿਸੇ ਵੀ ਅਕਾਊਂਟ, ਫਾਈਲ, ਜਾਂ ਜਾਣਕਾਰੀ ਤੀਕ ਪਹੁੰਚ ਕਰਨ ਲਈ ਪਾਸਵਰਡ ਲਈ ਮਜਬੂਰ ਨਹੀਂ ਕਰ ਸਕਦੀ ਸੀ। ਤੁਹਾਡੇ ਐਨਲਾਈਨ ਅਕਾਊਂਟ ਤੀਕ ਪਹੁੰਚ ਕਰਨ ਲਈ ਜੇ ਤੁਹਾਡੇ ਪਾਸਵਰਡ ਮੰਗਿਆ ਜਾਂਦਾ ਹੈ ਤਾਂ ਇਸ ਨੂੰ ਸਾਂਝਾ ਕਰਨ ਤੋਂ ਇਨਕਾਰ ਕਰਨ ਕਰਕੇ ਤੁਹਾਨੂੰ ਅਸੁਖਾਵਾਂ ਨਤੀਜਾ ਨਹੀਂ ਸੀ ਭੁਗਤਣਾ ਪੈਂਦਾ।

ਜੇ ਤੁਹਾਡੇ ਪਾਸਵਰਡ ਮੰਗਿਆ ਜਾਂਦਾ ਹੈ ਅਤੇ ਆਪਣੇ ਯੰਤਰ ਵਿੱਚ ਸਟੋਰ ਕੀਤੀ ਜਾਣਕਾਰੀ ਤੀਕ ਪਹੁੰਚ ਵਾਸਤੇ ਜੇ ਤੁਸੀਂ ਆਪਣਾ ਪਾਸਵਰਡ ਨਾ ਦੱਸਣਾ ਚਾਹੁੰਦੇ ਹੋਵੋ ਜਾਂ ਆਪਣੇ ਫਿੰਗਰਪਰਿੰਟ ਨਾ ਮੁਹੱਈਆ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਆਪਣੇ ਯੰਤਰ ਅੰਦਰਲੀ ਸਮੱਗਰੀ ਬਾਰੇ ਸੀਬੀਐੱਸਏ (CBSA) ਦੀਆਂ ਨਜ਼ਰਾਂ ਵਿੱਚ ਸ਼ੱਕ ਵਧਾਉਣ, ਜੇ ਤੁਸੀਂ ਕੈਨੇਡੀਅਨ ਨਾਗਰਿਕ ਜਾਂ ਕੈਨੇਡਾ ਦੇ ਪੱਕੇ ਰਿਹਾਇਸ਼ੀ ਨਹੀਂ ਤਾਂ ਦਾਖਲੇ ‘ਤੇ ਰੋਕ ਲੱਗਣ ਜਾਂ ਫੌਰੈਂਸਿਕ ਮਾਹਰਾਂ ਵੱਲੋਂ ਵੇਰਵੇ ਸਹਿਤ ਮੁਆਇਨਾ (ਜਿਸ ਲਈ ਮਹੀਨੇ ਵੀ ਲੱਗ ਸਕਦੇ ਹਨ) ਕਰਨ ਲਈ ਯੰਤਰ ਦੇ ਜ਼ਬਤ ਹੋਣ ਜਾਂ ਆਪਣੀ ਗ੍ਰਿਫ਼ਤਾਰੀ ਦਾ ਖ਼ਤਰਾ ਲੈ ਰਹੇ ਹੁੰਦੇ ਹੋ। ਸੀਬੀਐੱਸਏ (CBSA) ਅਫਸਰ ਦੀ ਕਾਰਵਾਈ ਵਿਰੁੱਧ ਰੁਕਾਵਟ ਜਾਂ ਅੜਿੱਕਾ ਪਾਉਣਾ ਜੁਰਮ ਹੁੰਦਾ ਹੈ ਜਿਸ ਲਈ \$50,000 ਤੀਕ ਜੁਰਮਾਨਾ ਅਤੇ/ਜਾਂ ਪੰਜ ਸਾਲ ਤੀਕ ਕੈਦ ਹੋ ਸਕਦੀ ਹੈ।

ਕੈਨੇਡਾ ਵਿੱਚ ਯੂ.ਐੱਸ. ਪ੍ਰੀ-ਕਲੀਅਰੈਂਸ ਏਰੀਏ

ਕੈਨੇਡੀਅਨ ਏਅਰਪੋਰਟਾਂ, ਟਰੇਨਾਂ ਦੇ ਟਰਮੀਨਲਾਂ ਅਤੇ ਫੈਰੀ ਟਰਮੀਨਲਾਂ, ਜਿੱਥੇ ਯੂ.ਐੱਸ. ਨੂੰ ਜਾਣ ਵਾਲੇ ਮੁਸਾਫ਼ਰ ਕੈਨੇਡਾ ਛੱਡਣ ਤੋਂ ਪਹਿਲਾਂ ਯੂ.ਐੱਸ. ਕਸਟਮ ਕਾਰਵਾਈ ਮੁਕੰਮਲ ਕਰ ਸਕਦੇ ਹਨ, ਦੇ ਕੁਝ ਹਿੱਸਿਆਂ ਵਿਖੇ ਯੂ.ਐੱਸ. ਕਸਟਮ ਐਂਡ ਬਾਰਡਰ ਪਟਰੋਲ ਅਫਸਰ ਯੂ.ਐੱਸ. ਕਨੂੰਨ ਲਾਗੂ ਕਰਨ ਲਈ ਅਧਿਕਾਰਿਤ ਹੁੰਦੇ ਹਨ। ਇਨ੍ਹਾਂ ਸਥਾਨਾਂ ਵਿਖੇ, ਯੂ.ਐੱਸ. ਦੇ ਕਨੂੰਨ ਕੈਨੇਡੀਅਨ ਹਿਊਮਨ ਰਾਈਟਸ ਦੇ ਕਨੂੰਨਾਂ, ਸਮੇਤ ਚਾਰਟਰ ਆਫ਼ ਰਾਈਟਸ ਐਂਡ ਫਰੀਡਮਜ਼ ਦੇ ਅਧੀਨ ਹੁੰਦੇ ਹਨ। ਇਸ ਦਾ ਭਾਵ ਹੈ ਕਿ ਇਥੇ ਤਲਾਸ਼ੀ ਅਤੇ ਜ਼ਬਤ ਕਰਨ (ਸਰਚ ਐਂਡ ਸੀਜ਼ਰ) ਸੰਬੰਧੀ ਕੈਨੇਡੀਅਨ ਮਿਆਰ ਲਾਗੂ ਹੁੰਦੇ ਹਨ ਨਾ ਕਿ ਯੂ.ਐੱਸ. ਦੇ। ਫਿਰ ਵੀ, ਇਹ ਸਪੱਸ਼ਟ ਨਹੀਂ ਕਿ ਕੀ ਯੂ.ਐੱਸ. ਬਾਰਡਰ ਅਫਸਰ ਉਚਿਤ ਕਨੂੰਨੀ ਮਿਆਰਾਂ ਤੋਂ ਜਾਣੂ ਹਨ ਅਤੇ ਸਿਖਲਾਈ ਪ੍ਰਾਪਤ ਹਨ।

ਬਿਜਲਈ ਯੰਤਰਾਂ ਦੀ ਤਲਾਸ਼ੀ ਲਈ, ਯੂ.ਐੱਸ. ਕਨੂੰਨ ਕੈਨੇਡੀਅਨ ਕਨੂੰਨਾਂ ਨਾਲ ਮਿਲਦੇ-ਜੁਲਦੇ ਹਨ; ਤੁਹਾਡੇ ਫੋਨ ਵੇਖਣ ਲਈ ਅਫਸਰਾਂ ਨੂੰ ਵਰੰਟ ਜਾਂ ਵਾਜਬ ਸ਼ੱਕ ਦੀ ਲੋੜ ਨਹੀਂ ਹੁੰਦੀ। ਇਹ ਸਿਰਫ਼ ਸਥਾਨਕ ਸਮੱਗਰੀ ਨਾਲ ਸੰਬੰਧਤ ਹੁੰਦੇ ਹਨ, ਅਤੇ ਇਸ ਦਾ ਪਤਾ ਕਰਨ ਲਈ ਨੈੱਟਵਰਕ ਕੁਨੈਕਸ਼ਨ ਦੀ ਲੋੜ ਨਹੀਂ ਹੁੰਦੀ।

ਯੂ.ਐੱਸ. ਬਾਰਡਰ ਅਫਸਰ ਬੁਨਿਆਦੀ ਅਤੇ ਉੱਚ-ਪੱਧਰੀ (ਐਡਵਾਂਸਡ) ਤਲਾਸ਼ੀ ਕਰਦੇ ਹਨ। ਬੁਨਿਆਦੀ ਤਲਾਸ਼ੀ ਸ਼ੱਕ ਹੋਣ ਜਾਂ ਨਾ ਹੋਣ ਤੇ ਵੀ ਕੀਤੀ ਜਾ ਸਕਦੀ ਹੈ ਅਤੇ ਇਸ ਵਿੱਚ ਕਿਸੇ ਵੀ ਬਿਜਲਈ ਯੰਤਰ, ਜਿਸ ਲਈ ਉੱਚ-ਪੱਧਰੀ ਤਲਾਸ਼ੀ ਦੀ ਲੋੜ ਨਹੀਂ ਹੁੰਦੀ, ਦੀ ਤਲਾਸ਼ੀ ਲਈ ਜਾ ਸਕਦੀ ਹੈ।

ਉੱਚ-ਪੱਧਰੀ (ਐਡਵਾਂਸਡ) ਤਲਾਸ਼ੀ ਵਿੱਚ, ਯੰਤਰ ਨੂੰ ਬਾਹਰਲੇ ਸਾਜ਼ੋ-ਸਮਾਨ ਨਾਲ ਕੁਨੈਕਟ ਕੀਤਾ ਜਾਂਦਾ ਹੈ ਤਾਂ ਜੋ ਉਸ ਅੰਦਰਲੀ ਸਮੱਗਰੀ ਤੀਕ ਪਹੁੰਚ ਕੀਤੀ ਜਾ ਸਕੇ ਪਰ ਉਸ ਨੂੰ ਨਕਲ ਕਰਨ ਦੀ ਸੰਭਾਵਨਾ ਵੀ ਹੁੰਦੀ ਹੈ। ਉੱਚ-ਪੱਧਰੀ (ਐਡਵਾਂਸਡ) ਤਲਾਸ਼ੀ ਕਰਨ ਲਈ ਯੂ.ਐੱਸ. ਦੇ ਕਨੂੰਨਾਂ ਦੀ ਉਲੰਘਣਾ ਬਾਰੇ ਵਾਜਬ ਸ਼ੱਕ ਦਾ ਹੋਣਾ ਜਾਂ ਸੁਰੱਖਿਆ ਸੰਬੰਧੀ ਚਿੰਤਾ ਹੋਣੀ ਜ਼ਰੂਰੀ ਹੈ।

ਯੂ.ਐੱਸ.ਬਾਰਡਰ ਅਫਸਰ ਤੁਹਾਡੇ ਕੋਲੋਂ ਪਾਸਵਰਡ ਮੰਗ ਸਕਦੇ ਹਨ। ਜੇ ਤੁਸੀਂ ਇਹ ਮੁਹੱਈਆ ਨਹੀਂ ਕਰਦੇ ਤਾਂ ਅਫਸਰ ਤੁਹਾਨੂੰ ਯੂ.ਐੱਸ. ਜਾਣ ਲਈ ਪ੍ਰੀ-ਕਲੀਅਰ ਕਰਨ ਤੋਂ ਇਨਕਾਰ ਕਰ ਸਕਦੇ ਹਨ। ਅਫਸਰ ਤੁਹਾਡੇ ਯੰਤਰ ਨੂੰ ਆਪਣੇ ਕਬਜ਼ੇ ਵਿੱਚ ਰੱਖ ਸਕਦੇ ਹਨ ਤਾਂ ਜੋ ਉਹ ਵੱਧ ਉੱਚ-ਪੱਧਰੀ ਖੋਜ ਕਰ ਸਕਣ। ਉਹ ਤੁਹਾਡੇ ਯੰਤਰ ਨੂੰ ਪੰਜ ਦਿਨਾਂ ਤੋਂ ਵੱਧ ਸਮੇਂ ਲਈ ਨਹੀਂ ਰੱਖ ਸਕਦੇ, ਪਰ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਈ ਵਾਰੀ ਯੰਤਰ ਕਈ ਮਹੀਨੇ ਲਈ ਰੱਖ ਲਏ ਜਾਂਦੇ ਹਨ।

ਅਗਵਾਈ ਲਈ ਨੁਕਤੇ

ਇਹ ਵਿਚਾਰਦਿਆਂ ਕਿ ਤੁਹਾਨੂੰ ਆਪਣੀ ਗੁਪਤਤਾ ਨੂੰ ਸੁਰੱਖਿਅਤ ਕਰਨ ਲਈ ਕੀ ਉਪਾਅ ਕਰਨੇ ਚਾਹੀਦੇ ਹਨ, ਸਾਵਧਾਨ ਰਹੋ ਕਿ ਜੇ ਬਾਰਡਰ ਅਫਸਰ ਵੇਖਣ ਕਿ ਤੁਸੀਂ ਜਾਣ-ਬੁੱਝ ਕੇ ਤਲਾਸ਼ੀ ਦੇ ਰਸਤੇ ਵਿੱਚ ਰੁਕਾਵਟ ਬਣਾਣ ਦਾ ਯਤਨ ਕਰ ਰਹੇ ਹੋ, ਖਾਸ ਤੌਰ ਤੇ ਜਿਸ ਢੰਗ ਰਾਹੀਂ ਤੁਸੀਂ ਅਜਿਹਾ ਡੇਟਾ ਨਸ਼ਟ ਕਰਦੇ ਹੋ ਜਿਸ ਤੀਕ ਤੁਸੀਂ ਪਹੁੰਚ ਕਰਨ ਦੇ ਯੋਗ ਸੀ ਜਾਂ ਤੁਸੀਂ ਇਸ ਗੱਲ ਨੂੰ ਛੁਪਾ ਰਹੇ ਹੋਵੋ ਕਿ ਡੇਟਾ ਮੌਜੂਦ ਹੈ ਈ ਨਹੀਂ ਸੀ, ਇਸ ਤਰ੍ਹਾਂ ਕਰਨ ਨਾਲ ਬਾਰਡਰ ਅਫਸਰ ਨਾਲ ਤੁਹਾਡਾ ਝਗੜਾ ਵੱਧ ਸਕਦਾ ਹੈ।

- ਜੇ ਤੁਹਾਨੂੰ ਟਰਿੱਪ ਤੇ ਲੋੜ ਨਹੀਂ ਤਾਂ **ਆਪਣੇ ਯੰਤਰ ਨੂੰ ਘਰ ਹੀ ਛੱਡ ਆਵੋ** ਜਾਂ ਸਫਰ ਦੌਰਾਨ **ਅਜਿਹਾ ਵਿਸ਼ੇਸ਼ ਯੰਤਰ ਵਰਤੋ** ਜਿਸ ਅੰਦਰ ਕੋਈ ਡੇਟਾ ਜਾਂ ਕਾਰਵਾਈ ਨਾ ਹੋਵੇ।
- ਸਰਹੱਦ ਪਾਰ ਕਰਨ ਤੋਂ ਪਹਿਲਾਂ ਆਪਣੇ ਡੇਟੇ ਨੂੰ **ਬੈਕਅੱਪ ਕਰ ਲਵੋ** ਅਤੇ ਬੈਕਅੱਪ ਡੇਟੇ ਨੂੰ ਘਰ ਛੱਡ ਆਉ। ਜੇ ਤੁਹਾਡੇ ਯੰਤਰ ਨੂੰ ਰੱਖ ਲਿਆ ਜਾਂਦਾ ਹੈ ਜਾਂ ਕਬਜ਼ੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਇੰਜ ਕਰਨਾ ਜ਼ਰੂਰੀ ਹੋਵੇਗਾ, ਪਰ ਇਸ ਤਰ੍ਹਾਂ ਸਰਹੱਦ ਪਾਰ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਤੁਹਾਡੇ ਯੰਤਰ ਵਿਚਲੇ ਗੈਰ-ਜ਼ਰੂਰੀ ਡੇਟੇ ਨੂੰ ਡਿਲੀਟ ਕਰਨ ਦੀ ਖੁੱਲ੍ਹ ਹੋਵੇਗੀ। ਸਰਹੱਦ ਪਾਰ ਕਰਨ ਤੋਂ ਪਹਿਲਾਂ, ਤੁਸੀਂ ਯੰਤਰ ਅੰਦਰਲੀ ਸਾਰੀ ਸਮੱਗਰੀ ਕਲੀਅਰ ਕਰਨੀ ਚਾਹੁੰਦੇ ਹੋਵੋਗੇ ਤਾਂ ਜੋ ਬਾਅਦ ਵਿੱਚ ਬੈਕਅੱਪ ਤੋਂ ਉਸ ਨੂੰ ਰਿਸਟੋਰ ਕਰ ਸਕੋ।
- ਅਜਿਹੇ ਡੇਟੇ, ਜਿਸ ਦੀ ਤੁਹਾਨੂੰ ਸਫਰ ਦੌਰਾਨ ਲੋੜ ਨਹੀਂ, ਨੂੰ **ਸੁਰੱਖਿਅਤ ਢੰਗ ਨਾਲ ਡਿਲੀਟ ਕਰ ਲਉ**। ਇਸ ਦਾ ਭਾਵ ਹੈ ਕਿ ਤੁਸੀਂ ਉਸ ਡੇਟੇ ਨੂੰ ਕੂੜੇ ਵਾਲੇ ਬਿੰਨ ਵਿੱਚ ਰੱਖ ਦਿੰਦਾ ਹੈ, ਪੱਕੇ ਤੌਰ ਤੇ ਡੇਟੇ ਨੂੰ ਡਿਲੀਟ ਕਰਨ ਲਈ ਵਿੰਡੋਜ਼ (ਟੂਲ ਜਿਸ ਨੂੰ *ਸਿਫਰ* ਕਹਿੰਦੇ ਹਨ), ਮੈਕ (*ਸੈਕੁਏਅਰ ਐਪਟੀ ਟਰੈਸ* ਜਾਂ *ਐਸਆਰਐਮ*) ਜਾਂ ਲਾਈਨੈਕਸ (*ਸ਼ਰੈਡ* ਜਾਂ *ਐਸਆਰਐਮ*) ਵਰਤਿਆ ਜਾ ਸਕਦਾ ਹੈ। ਸਾਵਧਾਨ ਰਹੋ ਕਿ ਬਾਰਡਰ ਏਜੰਸੀਆਂ ਕੋਲ ਫੌਰੈਂਸਿਕ ਵੱਧ ਵਿਕਸਤ ਟੂਲ ਹੁੰਦੇ ਹਨ ਜਿਹੜੇ ਡਿਲੀਟ ਕੀਤੇ ਡੇਟੇ ਨੂੰ ਵੇਖ ਸਕਦੇ ਹਨ ਪਰ ਜਿਸ ਨੂੰ ਆਮ ਇਨਸਾਨ ਨਹੀਂ ਵੇਖ ਸਕਦਾ। ਕਿਉਂਕਿ ਤੁਸੀਂ ਡਿਲੀਟ ਦਬਾਅ ਦਿੰਦਾ ਹੈ ਇਸ ਨਾਲ ਗਰੰਟੀ ਨਹੀਂ ਕਿ ਬਾਰਡਰ ਕਰਮਚਾਰੀ ਵੱਲੋਂ ਇਹ ਜਾਣਕਾਰੀ ਲਭੀ ਨਹੀਂ ਜਾ ਸਕਦੀ।
- ਆਪਣੇ ਯੰਤਰ ਖੋਲ੍ਹਣ ਵਾਸਤੇ ਜਾਂ ਲੋਗ-ਆਨ ਕਰਨ ਲਈ **ਪਾਸਵਰਡ ਲੋੜੀਂਦਾ ਹੈ**। ਅਫਸਰ, ਜਿਹੜਾ ਘੱਟ ਦਿਲਚਸਪੀ ਰੱਖਦਾ /ਦੀ ਹੋਵੇ ਅਤੇ ਸਮੱਗਰੀ ਨੂੰ ਬਰਾਉਂਦਾ ਕਰਨ ਲਈ ਤੁਹਾਡੇ ਬਿਜਲਈ ਯੰਤਰ ਨੂੰ ਖੋਲ੍ਹਦਾ /ਦੀ ਹੈ ਪਰ ਜਦੋਂ ਸੋਚਦਾ /ਦੀ ਹੈ ਕਿ ਉਸ ਨੂੰ ਤੁਹਾਡਾ ਪਾਸਵਰਡ ਮੰਗਣਾ ਪੈਣਾ ਹੈ ਤਾਂ ਉਹ ਦਿਲਚਸਪੀ ਗਵਾ ਬੈਠਦਾ /ਦੀ ਹੈ।
- **ਸੁਰੱਖਿਅਤ ਪਾਸਵਰਡ ਬਣਾਉ**, ਮਿਸਾਲ ਵਜੋਂ ਜਿਥੇ ਤੀਕ ਸੰਭਵ ਹੋਵੇ, ਅਤੇ ਅਸਾਨੀ ਨਾਲ ਬੁਝੇ ਜਾ ਸਕਣ ਵਾਲੇ ਪਾਸਵਰਡ ਤੋਂ ਪਰਹੇਜ਼ ਕਰੋ, ਅਜਿਹੇ ਪਾਸਵਰਡ ਅਟਕਲ-ਪੱਧਰ ਸ਼ਬਦ ਵਰਤਕੇ ('ਪਾਸਵਰਡਜ਼') ਬਣਾਉ।
- ਕਸਟਮਰ ਵਿੱਚੋਂ ਗੁਜ਼ਰਨ ਤੋਂ ਪਹਿਲਾਂ **ਆਪਣਾ ਕੰਪਿਊਟਰ ਬੰਦ ਕਰ ਲਉ**, ਅਤੇ ਯਕੀਨੀ ਬਣਾ ਲਉ ਕਿ ਜਦੋਂ ਖੋਲ੍ਹਿਆ ਜਾਂਦਾ ਹੈ ਤਾਂ ਕੋਈ ਵੀ ਅਕਾਊਂਟ ਜਾਂ ਐਪਲੀਕੇਸ਼ਨ ਆਪਣੇ ਆਪ ਲੋਗ-ਆਨ ਨਾ ਹੋਈ ਹੋਵੇ।
- ਇਸ ਸੂਰਤ ਵਿੱਚ ਜੇ ਬਾਰਡਰ ਏਜੰਸੀ ਤੁਹਾਡਾ ਇੱਕ ਯੰਤਰ, ਪਰ ਦੂਜਾ ਯੰਤਰ ਨਹੀਂ, ਕਬਜ਼ੇ ਵਿੱਚ ਲੈ ਲੈਂਦੀ ਹੈ ਤਾਂ **ਦੋ ਫੈਕਟਰਾਂ ਵਾਲੀ ਪਰਮਾਣੀਕਤਾ ਵਰਤੋ**।
- **ਫੁੱਲ ਡਿਸਕ ਐਨਕ੍ਰਿਪਸ਼ਨ ਵਰਤੋ** ਅਤੇ ਇਸ ਤੀਕ ਪਹੁੰਚ ਕਰਨ ਲਈ ਮਜ਼ਬੂਤ ਪਾਸਵਰਡ ਬਣਾਕੇ ਰੱਖੋ। ਕਈ ਨਵੇਂ ਯੰਤਰਾਂ ਵਿੱਚ ਇਹ ਆਪਸ਼ਨ ਪਹਿਲਾਂ ਹੀ ਹੁੰਦੀ ਹੈ। ਭਾਵੇਂ ਕਿੰਨਾ ਵੀ ਤਜਰਬੇਕਾਰ ਵਿਸ਼ਲੇਸ਼ਕ ਹੋਵੇ ਅਜਿਹੇ ਡੇਟੇ ਤੀਕ ਨਹੀਂ ਪਹੁੰਚ ਸਕਦਾ/ਦੀ/ਦੀ। ਫਿਰ ਵੀ, ਜੇ ਤੁਹਾਡਾ ਬਿਜਲਈ ਯੰਤਰ ਕਬਜ਼ੇ ਵਿੱਚ ਲੈ ਲਿਆ ਜਾਂਦਾ ਹੈ ਅਤੇ ਬਾਰਡਰ ਏਜੰਸੀ ਤੁਹਾਡੇ ਡੇਟੇ ਤੀਕ ਪਹੁੰਚ ਨਾ ਕਰ ਸਕਦੀ ਹੋਵੇ ਤਾਂ ਸਪੱਸ਼ਟ ਨਹੀਂ ਕਿ ਫਿਰ ਕੀ ਹੋਵੇਗਾ। ਸੰਭਾਵਨਾ ਹੈ ਕਿ ਤੁਹਾਡਾ ਡੇਟਾ ਕਬਜ਼ੇ ਵਿੱਚ ਲੈ ਲਿਆ ਜਾਵੇ ਤੇ ਵਾਪਸ ਨਾ ਕੀਤਾ ਜਾਵੇ।
- ਜੇ ਤੁਸੀਂ ਫੁੱਲ ਡਿਸਕ ਐਨਕ੍ਰਿਪਸ਼ਨ ਨਾ ਵਰਤਣੀ ਚਾਹੋ ਤਾਂ ਪਹਿਲਾਂ ਈ ਅੰਦਰ ਬਣੇ ਸਾਫਟਵੇਅਰ ਦੀ ਵਰਤੋਂ ਕਰਕੇ ਤੁਸੀਂ **ਵਿਸ਼ੇਸ਼ ਨਾਜ਼ੁਕ ਦਸਤਾਵੇਜ਼ਾਂ** ਜਾਂ ਫਾਈਲਾਂ ਨੂੰ **ਐਨਕ੍ਰਿਪਟ** ਕਰ ਸਕਦੇ ਹੋ।
- ਇਹ ਸਪੱਸ਼ਟ ਕਰਨ ਲਈ ਕਿ ਇਹ ਵਿਸ਼ੇਸ਼ਾਧਿਕ੍ਰਿਤ ਹਨ, **ਵਿਸ਼ੇਸ਼ਾਧਿਕ੍ਰਿਤ ਅਤੇ ਗੁਪਤ ਦਸਤਾਵੇਜ਼ਾਂ ਨੂੰ** ਉਨ੍ਹਾਂ ਦੇ ਆਪਣੇ ਇੱਕ ਫੋਲਡਰ ਵਿੱਚ **ਅਲੱਗ ਰੱਖ ਲਉ**। ਇਸ ਅੰਦਰ ਵਕੀਲਾਂ ਦੀਆਂ ਫਾਈਲਾਂ ਹੋ ਸਕਦੀਆਂ ਹਨ, ਅਤੇ ਕਈ ਵਾਰੀ ਡਾਕਟਰਾਂ, ਮਨੋਵਿਗਿਆਨੀਆਂ ਅਤੇ ਮਨੋਚਿਕਿਤਸਿਕਾਂ ਅਤੇ ਜਰਨਲਿਸਟਾਂ ਦੀਆਂ ਫਾਈਲਾਂ ਵੀ ਸ਼ਾਮਲ ਹੋ ਸਕਦੀਆਂ ਹਨ। ਆਸ ਕੀਤੀ ਜਾਂਦੀ ਹੈ ਕਿ ਜਦੋਂ ਉਨ੍ਹਾਂ ਨੂੰ ਸਾਵਧਾਨ ਕਰ ਦਿੱਤਾ ਜਾਂਦਾ ਹੈ ਕਿ ਸਮੱਗਰੀ ਅਜਿਹੀ ਹੈ ਤਾਂ ਬਾਰਡਰ ਅਫਸਰ ਵਿਸ਼ੇਸ਼ਾਧਿਕ੍ਰਿਤ ਸਮੱਗਰੀ, ਫੁੱਟ ਇੱਕ ਤਸਦੀਕ ਕਰਨ ਤੋਂ ਕਿ ਇਹ ਸਮੱਗਰੀ ਉਹ ਹੀ ਹੈ ਜੋ ਦੱਸੀ ਗਈ ਹੈ, ਨੂੰ ਨਾ ਵੇਖਣ ਲਈ ਸਾਵਧਾਨੀ ਵਰਤਣਗੇ। ਸਿਧਾਂਤ ਅਨੁਸਾਰ, ਉਨ੍ਹਾਂ ਨੂੰ ਵਿਸ਼ੇਸ਼ਾਧਿਕ੍ਰਿਤ ਫਾਈਲਾਂ ਨੂੰ ਬਿਲਕੁਲ ਦੀ ਨਹੀਂ ਵੇਖਣਾ ਚਾਹੀਦਾ, ਪਰ ਹੋ ਸਕਦਾ ਹੈ ਕਿ ਬਾਰਡਰ ਅਫਸਰ ਇਸ ਪੱਖੋਂ ਕਨੂੰਨ ਦਾ ਆਦਰ ਨਾ ਕਰਦੇ ਹੋਣ।

ਸ਼ਿਕਾਇਤ ਕਰਨੀ

ਜੇ ਤੁਸੀਂ ਮਹਿਸੂਸ ਕਰਦੇ ਹੋਵੋ ਕਿ ਤਲਾਸ਼ੀ ਅਯੋਗ ਸੀ ਪਰ ਤੁਹਾਡੀ ਸ਼ਿਕਾਇਤ ਵਿਤਕਰੇ ਜਾਂ ਗੁਪਤਤਾ ਸੰਬੰਧੀ ਨਹੀਂ ਤਾਂ ਤੁਸੀਂ ਕੈਨੇਡੀਅਨ ਬਾਰਡਰ ਏਜੰਸੀ ਨੂੰ ਵੀ ਸ਼ਿਕਾਇਤ ਕਰ ਸਕਦੇ ਹੋ। ਜੇ ਤੁਹਾਡਾ ਯੰਤਰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਜਾਂ ਤੁਹਾਨੂੰ ਦੰਡ ਜਾਂ ਜੁਰਮਾਨਾ ਕੀਤਾ ਗਿਆ ਹੈ, ਤਾਂ **ਤੁਸੀਂ ਫੈਸਲੇ ਵਿਰੁੱਧ ਦਬਾਰਾ ਗ਼ੌਰ ਲਈ ਬੇਨਤੀ ਕਰ ਸਕਦੇ ਹੋ**।

ਸੀਬੀਐੱਸਏ (CBSA) ਦੇ **ਰਿਕੋਰਸ ਡਾਇਰੈਕਟੋਰੇਟ (Recourse Directorate)** ਨੂੰ ਲਿਖਤੀ ਰੂਪ ਵਿੱਚ ਆਪਣੀ ਰਾਏ ਵੀ ਭੇਜ ਸਕਦੇ ਹੋ ਜੋ ਅਫਸਰ ਦੇ ਵਰਤਾਉ ਬਾਰੇ ਨਜ਼ਰਸਾਨੀ ਕਰ ਸਕਦਾ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਸਾਰੀ ਸੰਬੰਧਤ ਜਾਣਕਾਰੀ ਸ਼ਾਮਲ ਹੋਵੇ ਤਾਕਿ ਰਿਕੋਰਸ ਅਫਸਰ ਤੁਹਾਡੀ ਸ਼ਿਕਾਇਤ ਨੂੰ ਸਮਝਦਾ ਸਕੇ ਅਤੇ ਤੁਹਾਡੇ ਤੱਕ ਪਹੁੰਚ ਕਰ ਸਕੇ।

ਜੇ ਤੁਸੀਂ ਮੰਨਦੇ ਹੋ ਕਿ ਸੀਬੀਐੱਸਏ (CBSA) ਦੇ ਅਫਸਰ ਵੱਲੋਂ ਤੁਹਾਡੇ ਨਾਲ ਵਿਤਕਰਾ ਕੀਤਾ ਗਿਆ ਹੈ, ਤਾਂ ਤੁਸੀਂ **ਕੈਨੇਡੀਅਨ ਹਿਊਮਨ ਰਾਈਟਸ ਕਮਿਸ਼ਨ (Canadian Human Rights Commission)** ਕੋਲ ਸ਼ਿਕਾਇਤ ਕਰ ਸਕਦੇ ਹੋ। ਵਿਤਕਰੇ ਦੇ ਆਧਾਰਾਂ ਵਿੱਚ ਨਸਲ, ਕੌਮੀਅਤ ਜਾਂ ਸਭਿਆਚਾਰਕ ਮੂਲ, ਰੰਗ, ਧਰਮ, ਆਧੂ, ਲਿੰਗ, ਲਿੰਗਕ ਝੁਕਾਅ, ਲਿੰਗਕ ਸਨਾਖਤ ਜਾਂ ਪਰਗਟਾਉ, ਵਿਵਾਹਤ ਦਰਜਾ, ਪਰਿਵਾਰਿਕ ਦਰਜਾ, ਅਪਾਹਜਕਤਾ, ਜਨੈਟਿਕ ਲੱਛਣਾਂ, ਜਾਂ ਸਜ਼ਾਯਾਫਤਾ ਹੋਵੇ, ਜਿਸ ਲਈ ਉਸ ਨੂੰ ਮੁਆਫੀ ਮਿਲ ਚੁਕੀ ਹੋਵੇ ਜਾਂ ਰਿਕਾਰਡ ਮੁਅਤਲੀ ਹੋਈ ਹੋਵੇ, ਸ਼ਾਮਲ ਹਨ।

ਜੇ ਤੁਸੀਂ ਮਹਿਸੂਸ ਕਰਦੇ ਹੋਵੋ ਕਿ ਸੀਬੀਐੱਸਏ (CBSA) ਨੇ ਤੁਹਾਡੀ ਗੁਪਤਤਾ ਦੀ ਉਲੰਘਣਾ ਕੀਤੀ ਹੈ, ਤਾਂ ਤੁਸੀਂ **ਆਫਿਸ ਆਫ਼ ਦੀ ਪਰਾਈਵੇਸੀ ਕਮਿਸ਼ਨਰ ਆਫ਼ ਕੈਨੇਡਾ (Office of the Privacy Commissioner of Canada)**, ਜਿਸ ਦੀ ਜ਼ੁੰਮੇਵਾਰੀ ਸਰਕਾਰ ਵੱਲੋਂ ਪਰਾਈਵੇਸੀ ਐਕਟ ਦੀ ਤਾਮੀਲ ਕਰਨੀ ਹੁੰਦੀ ਹੈ, ਕੋਲ ਸ਼ਿਕਾਇਤ ਕਰ ਸਕਦੇ ਹੋ।

ਤੁਸੀਂ ਸੰਬੰਧਤ ਘਟਨਾਵਾਂ ਦੀ ਰਿਪੋਰਟ ਕੈਨੇਡਾ ਅੰਦਰ ਦਿਲਚਸਪੀ ਰੱਖਣ ਵਾਲੇ ਮਨੁੱਖੀ ਅਧਿਕਾਰਾਂ ਦੇ ਗਰੁੱਪਾਂ ਨੂੰ ਵੀ ਕਰਨੀ ਚਾਹੋਗੇ ਜਿਨ੍ਹਾਂ ਵਿੱਚ **ਇੰਟਰਨੈਸ਼ਨਲ ਸਿਵਲ ਲਿਬਰਟੀਜ਼ ਮਾਨਟਰਿੰਗ ਗਰੁੱਪ (International Civil Liberties Monitoring Group)** ਅਤੇ/ਜਾਂ **ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮਸਲਿਮਜ਼ (National Council of Canadian Muslims)** ਸ਼ਾਮਲ ਹਨ।

ਜੇ ਤੁਸੀਂ ਸਮਝਦੇ ਹੋ ਕਿ ਪ੍ਰੀ-ਕਲੀਅਰੈਂਸ ਏਰੀਏ ਅੰਦਰ ਯੂ.ਐੱਸ. ਅਫਸਰਾਂ ਵੱਲੋਂ ਤੁਹਾਡੀ ਗੁਪਤਤਾ ਦੀ ਉਲੰਘਣਾ ਕੀਤੀ ਗਈ ਹੈ ਜਾਂ ਤੁਹਾਡੇ ਨਾਲ ਵਿਤਕਰਾ ਕੀਤਾ ਗਿਆ ਹੈ, ਤਾਂ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ **ਮਿਨਿਸਟਰ ਆਫ਼ ਪਬਲਿਕ ਸੇਫਟੀ (Minister of Public Safety)** ਅਤੇ **ਮਿਨਿਸਟਰ ਆਫ਼ ਫੋਰਨ ਅਫ਼ੇਅਰਜ਼ (Minister of**

[Foreign Affairs](#)) ਨੂੰ ਲਿਖੋ। ਤੁਸੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੇ [ਅਫ਼ਿਸ ਫਾਰ ਸਿਵਿਲ ਰਾਈਟਸ ਐਂਡ ਸਿਵਿਲ ਲਿਬਰਟੀਜ਼ \(Office for Civil Rights and Civil Liberties\)](#), ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੇ [ਚੀਫ ਪਰਾਈਵੇਸੀ ਅਫ਼ਸਰ \(Chief Privacy Officer\)](#), ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੇ [ਟਰੈਵਲਰਜ਼ ਰਿਡਰੈੱਸ ਇਨਕੁਰੀ ਪ੍ਰੋਗਰਾਮ \(Traveler Redress Inquiry Program\)](#) ਨਾਲ ਵੀ ਸੰਪਰਕ ਕਰ ਸਕਦੇ ਹੋ। ਤੁਸੀਂ ਸੰਬੰਧਤ ਘਟਨਾ ਬਾਰੇ ਅਜਿਹੇ ਸਿਵਿਲ ਰਾਈਟਸ ਗਰੁਪਾਂ, ਜਿਵੇਂ ਕਿ [ਇਲੈਕਟਰੋਨਿਕ ਫਰੰਟੀਅਰ ਫਾਊਂਡੇਸ਼ਨ \(Electronic Frontier Foundation\)](#), [ਕੌਂਸਲ ਆਨ ਅਮਰੀਕਨ-ਇਸਲਾਮਿਕ ਰਿਲੇਸ਼ਨਜ਼ \(Council on American-Islamic Relations\)](#) ਅਤੇ [ਅਮਰੀਕਨ ਸਿਵਿਲ ਲਿਬਰਟੀਜ਼ ਯੂਨੀਅਨ \(American Civil Liberties Union\)](#), ਨੂੰ ਵੀ ਰਿਪੋਰਟ ਕਰ ਸਕਦੇ ਹੋ।



www.bccla.org



@bccla



@BCCivLib



www.cippic.ca



@cippic



BUILDING A BETTER
ONLINE CANADA

This project was supported by a grant from the
Canadian Internet Registration Authority's (CIRA) Community
Investment Program.